

Explain deficiency in services, AAI tells DIAL

Delhi airport may be penalised for not maintaining service quality standards

DEEPAK PATEL
New Delhi, 14 December

The Airports Authority of India (AAI) on Wednesday said it has issued a letter to Delhi International Airport (DIAL) to explain what measures it has taken to remove the "deficiency in services" amid recent incidents of congestion.



Scenes at Terminal 3 of Delhi airport. A surge in air travel — airports have seen over 400,000 domestic flyers a day for 11 consecutive days — has strained the infrastructure at the country's busiest airports PHOTO: TWITTER/DR AMBRISH MITHAL

The AAI had, in 2006, leased out Delhi airport to GMR Group-led DIAL for 30 years. According to the contract signed between the two entities, DIAL has to maintain certain quality requirements.

In the contract, the service quality standards state that the maximum queuing time at the check-in desks for business class and economy class passengers must not be more than five minutes and 20 minutes, respectively.

The quality standards also state that the maximum queuing time for security check must not be more than 10 minutes for 95 per cent of the passengers.

According to the contract, if these service quality standards are not met, the AAI can ask DIAL to pay "0.5 per cent of the monthly revenue" as penalty.

In a statement on Wednesday, the AAI said that following the recent incidents of congestion at Delhi airport, the ministry of civil aviation has issued certain remedial instructions to DIAL.

"A letter has also been issued by AAI, and the reply is awaited from DIAL.

Subsequent action, if required, will be taken according to the provisions of the agreement," it added. DIAL did not respond to Business Standard's queries regarding AAI's letter.

The AAI said that DIAL has been sub-

mitting quarterly reports to the AAI, demonstrating compliance with the service quality standards mentioned in the contract. The last report that DIAL submitted was for the July-September period. A surge in air travel — airports have seen over 400,000 domestic flyers a day for 11 consecutive days — has strained the infrastructure at the country's busiest airports. These include Delhi and Mumbai.

It forced the ministry of civil aviation to order a reduction and shifting of peak-hour flights.

Civil Aviation Minister Jyotiraditya Scindia on Monday visited Delhi airport to take stock of the situation and interacted with airport and airline officials to

devise ways to ease congestion. A five-point plan was put in place covering all areas — entrance, check-in area, security check and immigration.

A reduction and shifting of peak-hour flights (5 am to 9 am) from terminal T3 to T2 and T1 was also proposed as a remedy. On Monday night, India's largest carrier IndiGo told passengers to reach Delhi airport three-and-a-half hours before domestic departures. They were told to carry only one piece of hand baggage for a smooth security check.

Vistara asked its passengers to arrive three hours before departure for domestic as well as international flights at Delhi airport.

AIRPORT RUSH

Actions resulted in least wait time: MoCA

Ministry of Civil Aviation (MoCA) on Wednesday said necessary actions taken, such as four X-ray machines, to reduce congestion at the Delhi airport have resulted in "least wait time" for boarding at check points and entry gates. **PTI**

All agencies have swung into action: Scindia

Civil aviation minister Jyotiraditya Scindia on Wednesday said all agencies have swung into action in the last 24-36 hours to mitigate congestion at all major airports. **PTI**

100 more CISF personnel for new counters

The Central Industrial Security Force (CISF) has prepared a pool of more than 100 personnel to man additional security counters expected to be handed over to it for easing the ongoing congestion at large airports of New Delhi and Mumbai, official sources said Wednesday. **PTI**

'Very tough' path ahead for Akasa, Jet 2.0: GMR official

DEEPAK PATEL
New Delhi, 14 December

New entrants such as Akasa Air and Jet Airways 2.0 are moving forward in a "very tough environment" where even established airlines are struggling in certain areas, said Julian Carr, chief marketing officer (airlines and route development), GMR Airports Limited, on Wednesday. Moreover, he said it would be "fascinating" to see how IndiGo's aspiration to grow further will progress when Air India, under its new owners the Tata group, is planning to be a big full-service carrier with a domestic, as well as, an international presence.

Last month, aviation consultancy firm CAPA had said that Indian carriers are expected to post a cumulative loss of \$2.5 billion in FY23 as airport charges, fuel, currency, labour, and aircraft ownership costs are all increasing. GMR Airports operates major airports in New Delhi, Hyderabad and Goa. Carr, during a session organised by aviation analytics company OAG, said: "There is still a huge appetite to start carriers. We have got a few. Akasa Air has just started, Jet Airways 2.0 hopefully starting soon, and Flypopp from the UK is yet to start its scheduled services, but they are intending to."

"There are a variety of different carriers (which are starting up) and I am not going to criticise any particular model but is 'more' the principle?" he asked.

Akasa Air, a budget carrier, started operating commercial flights from August 7 this year. Currently, the airline is operating about 400 flights per week. Jet Airways wanted to restart flights under new owners by October but it has not been able to do so amid legal tussle with lenders over settlement of previous dues.

Carr said he was "surprised" about how many companies were still trying to start a new airline and each one of them believed that they had a unique proposition. **PTI**



Julian Carr, CMO, GMR Airports, said it would be "fascinating" to see how IndiGo's aspiration to grow further will progress when Air India is planning to be a big full-service carrier

GMR HYDERABAD INT'L AIRPORT RAISES ₹1.1K CR

GMR Hyderabad International Airport, which manages Rajiv Gandhi International Airport, on Wednesday said it had raised funds by issuing 10-year listed, rated, redeemable, secured non-convertible debentures (NCDs) amounting to ₹1,150 crore on private placement basis. The company said the NCDs raised on Tuesday would be listed on BSE Limited. The NCDs have been priced at an interest rate of 8.805 per cent per annum payable quarterly for an initial period of five years. **PTI**

"I wish them all the best...I hope they all survive but it is a tough world. The carriers who are already established with a big scale are already struggling in certain ways so I hope a lot of these (new entrants) will work but it is going to be difficult," he mentioned.

SPI TECHNOLOGIES INDIA PRIVATE LIMITED
(previously known as Lambda Content India Private Limited)
CIN : U93000PY2017PTC008168
Reg Office: R S No. 4/5 & 4/6, Gothi Industrial Estate, Kurumbapet Pudur, Pondicherry PY- 605009
Email : ezhl.arasan@spitech.com, Telephone : 0413-229760

STATEMENT OF UNAUDITED STANDALONE FINANCIAL RESULTS FOR THE QUARTER AND SIX MONTHS PERIOD ENDED 30 SEPTEMBER 2022
[Regulation 52 (8), read with Regulation 52 (4), of the SEBI (LODR) Regulations, 2015]
(INR in Millions)

S. No.	Particulars	Quarter Ended 30, 2022 (Unaudited)	Quarter Ended 30, 2021 (Unaudited)	Year Ended March 31, 2022 (Audited)
1.	Total Income from Operations	3,057.61	2,365.75	9,818.32
2.	Net Profit / (Loss) for the period (before Tax, Exceptional and/or Extra Ordinary Items)	645.63	70.88	453.76
3.	Net Profit / (Loss) for the period before tax (after Exceptional and/or Extra Ordinary Items)	645.63	70.88	453.76
4.	Net Profit / (Loss) for the period after tax (after Exceptional and/or Extra Ordinary Items)	1,284.70	(130.98)	53.04
5.	Total Comprehensive Income for the period (Comprising Profit / (Loss) for the period (after tax) and Other Comprehensive Income (after tax))	1,061.73	(95.93)	(151.78)
6.	Paid up Equity Share Capital	1,650.75	1,650.75	1,650.75
7.	Reserves (excluding Revaluation Reserve) as per the balance sheet of the previous accounting year	127.18	(1,398.19)	(1,243.83)
8.	Securities Premium Account	92.65	92.65	92.65
9.	Net worth	1,777.93	252.56	406.92
10.	Paid up Debt Capital/ Outstanding Debt	7,884.40	8,138.71	8,011.56
11.	Outstanding Redeemable Preference Shares	-	-	-
12.	Debt Equity Ratio	4.43	32.22	19.69
13.	Earnings Per Share (of Rs. 100/- each) (for continuing and discontinued operations) (not annualised for quarter end)			
1.	Basic :	32.93	(3.36)	1.36
2.	Diluted :	32.93	(3.36)	1.36
14.	Capital Redemption Reserve	-	-	-
15.	Debt Redemption Reserve	320.02	-	-
16.	Debt Service Coverage Ratio	6.46	0.31	0.86
17.	Interest Service Coverage Ratio	3.57	1.24	1.40

Notes :
a) The above is an extract of the detailed format of quarterly financial results filed with the Stock Exchanges (BSE) under Regulation 52 of the Listing Regulations. The full format of the quarterly financial results are available on the website of the Stock Exchange, BSE (www.bseindia.com) and the listed entity (www.spitechindia.com).
b) For the items referred in Regulation 52 (4) of the SEBI (Listing and Other Disclosure Requirements) Regulations, 2015, the pertinent disclosures have been made to the Stock Exchange, BSE (www.bseindia.com).

For SPI Technologies India Private Limited (previously known as Lambda Content India Private Limited)
Ezhl Arasan Kuppasamy
Director
DIN : 01869313

Date : 14.12.2022
Place : Pondicherry

IDBI BANK LIMITED
Reg. Office: IDBI Tower, WTC Complex
CIN: L65190MH2004G0148838
Cuffe Parade, Mumbai- 400005

TRANSFER OF STRESSED LOAN EXPOSURE
NAGARJUNA FERTILIZERS & CHEMICALS LIMITED (NFCL)
SWISS CHALLENGE BIDDING PROCESS

The consortium of Lenders led by IDBI Bank Limited intends to Transfer the Stressed Loan Exposure of Nagarjuna Fertilizers & Chemicals Limited to the eligible permitted entities on "as is where is, as is what is" and "without recourse" basis. The Lenders are proposing to undertake Swiss Challenge Bidding Process in all cash basis to solicit binding bids in the form of Irrevocable offers from eligible permitted entities in accordance with the regulatory guidelines issued by the RBI and all other relevant applicable laws. For details please visit Bank's website www.idbibank.in Click on Quick links > Notices & Tenders. For further details, you may contact at email-assignment@idbi.co.in. IDBI Bank Ltd / Lenders reserves the right not to go ahead with the proposed transfer at any stage without assigning any reason. IDBI Bank Ltd / Lenders reserves the right to accept or reject any bids.

Dy. General Manager
Corporate Office
NPA Management Group

Place: Mumbai
Date: 15.12.2022

emami limited
CIN: L63993WB1983PLC036030
Regd. office: Emami Tower 687, Anandapur E.M Bypass, Kolkata 700107, West Bengal
website: www.emamiltid.in, e-mail: investors@emamigroup.com

NOTICE

Notice is hereby given that the Company has received the following applications from investors/shareholders:-

Name of the Registered Member	Certificate No.	Distinctive No From	Distinctive No To	No of Shares	Remarks
MR PRANAV V BHATIA	7681805	998411	15162231	999558	1148
JHI - KAVITA P BHATIA	2646	227518878	227520599	574	1722
JHI-LATA V BHATIA (DECEASED)					Deletion of the name of deceased joint holder.
USHA TRIKAMLAL PANDYA (DECEASED)	11942064	1877865	1878228	364	Transmission of shares to the name of VARSHA DEVI VANDYA
	2774	227675634	151762434	182	546

The Company will proceed to carry out name deletion/transmission, if any objection from any interested person is not received by the Company's Registrars, Maheshwari Datanatics Pvt Ltd, 23, R.N Mukherjee Road, 5th Floor, Kolkata 700001 within 15 days from publication hereof.

For Emami Limited
A. K. Joshi
Company Secretary & VP-Legal

Place: Kolkata
Date: 15th December 2022

M.P. STATE ASSETS MANAGEMENT COMPANY LTD.
(Government of Madhya Pradesh Undertaking)
4th Floor, 45-A, Arera Hills Bhopal- 462011, Phone : 0755-2597290
E-mail : info-pamd@mp.gov.in, Web. : <http://pam.mp.gov.in>
No. 922/MPSAMC/HR/908/2022 Bhopal, Date : 14.12.2022

APPOINTMENT ON THE POST OF ASSISTANT MANAGER (TECHNICAL) IN MADHYA PRADESH STATE ASSETS MANAGEMENT COMPANY LTD.

To meet the man power requirement, Madhya Pradesh State Assets Management Company Ltd., invites applications for following 01 indicative post from eligible candidates: -

S.N.	Name of Post & Salary	No. of Post	Remarks/ Qualification/ Experience
1	Asstt. Manager (Technical) (85,145 CTC P.M.) (Contractual)	Total-01 UR-01	1. B.E./B. Tech. in Civil Engineering from AICTE Approved Institute. 2. Candidate must have qualified in any one year of GATE-2018/2019/2020/2021/2022 in Civil Engineering. (60% min. for UR/OBC)

General Terms and Conditions :

- Applications for the post shall be submitted through www.mponline.gov.in only.
- The selection will be made on the basis of any one year of GATE- 2020/2021/2022 Score.
- The appointment on post will be purely on contractual basis initially for One year, which can be extended, based upon satisfactory performance and mutual consent as per the requirements of the MPSAMC.
- MD, MPSAMC reserves the right to increase or decrease the positions (no. of post, based on actual position of requirement) advertised and to fill/not fill them from the merit/waiting list. MPSAMC reserves the right not to declare any waiting list.
- MD, MPSAMC will have full right to accept or reject any or all applications without assigning any reason thereof.
- The last date for submission of application and all details are mentioned on the Rule Books, which are also showing on <https://pam.mp.gov.in>.

MANAGER
(Finance and Administration)

M.P. Madhyam/107704/2022 // MANAGING ASSET, CREATING VALUE //

PUBLIC NOTICE

This is to inform the public in general and all concerned, including patients and their legal representatives, that the Mallareddy Narayana Multispecialty Hospital, Suraram Hyderabad, intends to destroy its old medical records as part of its Weeding out Policy. The destruction of these records would be carried out on a date subsequent to 15th December, 2022.

The destruction of old records would be as per retention schedule of Medical Records laid down by the Mallareddy Narayana Multispecialty Hospital. Accordingly the case sheets of the indoor patient discharged year 1st January 2016 to 31st December 2018 along with the records of the OPD/Casualty upto 31st December 2018 would be liable to be destroyed.

This is to notify that in case any member of the public or a patient or his/her legal representative or any authority.

1. Desire a copy of any of these records or
2. Needs any information contained therein or
3. Hold any stake/interest whatsoever in the contents of these records or
4. wish to hold any such stake/interest in the future.

Then He/ She may file an objection mentioning the details of the records in question in the office of the Medical Superintendent within a period of 15 days of publication of the notice.

In case no objection is received within the aforementioned period of 15 days, the above mentioned records will be destroyed forthwith, on any date after 30th December, 2022 which is deemed suitable by the undersigned. No correspondence will be entertained regarding the matter after the efflux of the beyond the period of 15 days of publication of this notice.

Medical Superintendent

PUBLIC ANNOUNCEMENT
(This is a public announcement for Information purposes only and not for publication or distribution outside India and is not an Offer Document)

AJOONI BIOTECH LIMITED
(CIN - L85190PB2010PLC040162)

Our Company was originally incorporated at Chandigarh as "Ajooni Biotech Private Limited" on 17th February, 2010 under the provisions of the Companies Act, 1956 vide Certificate of Incorporation issued by the Registrar of Companies, Punjab, Himachal Pradesh and Chandigarh. Subsequently, the conversion of our Company to public limited company, the name of our Company was changed to "Ajooni Biotech Limited" and fresh certificate of incorporation dated 27th September, 2017 was issued by the Registrar of Companies, Chandigarh, Punjab. For further details in relation to the changes to the name of our Company, please refer to the section titled "General Information" beginning on page 47 of the Letter of offer.

Registered Office: D-118, Industrial Area, Phase-7, Mohali, Punjab – 160055 Tel: +0172-5020758-69
Email: info@ajoonibiotech.com Website: www.ajoonibiotech.com
Contact Person: Ms. Swati Vijan, Company Secretary & Compliance Officer

PROMOTERS OF OUR COMPANY:
MR. JASJOT SINGH AND M/S HEALTHY BIOSCIENCES PRIVATE LIMITED

THE ISSUE

ISSUE OF UPTO 4,83,60,313 EQUITY SHARES OF FACE VALUE OF RS. 2 EACH ("EQUITY SHARES") OF AJOONI BIOTECH LIMITED ("ABI" OR THE "COMPANY") OR THE "ISSUER") FOR CASH AT A PRICE OF RS. 6 PER EQUITY SHARE (INCLUDING PREMIUM OF RS. 4 PER EQUITY SHARE) ("ISSUE PRICE") FOR AN AGGREGATE AMOUNT NOT EXCEEDING RS. 2,901.62 LACS TO THE ELIGIBLE EQUITY SHAREHOLDERS ON RIGHTS BASIS IN THE RATIO OF 29 (TWENTY NINE) EQUITY SHARES FOR EVERY 30 (THIRTY) EQUITY SHARE HELD BY THE ELIGIBLE EQUITY SHAREHOLDERS ON THE RECORD DATE, I.E. 25TH NOVEMBER, 2022 (THE "ISSUE"). THE ISSUE PRICE IS 3 TIME OF FACE VALUE OF THE EQUITY SHARES. FOR FURTHER DETAILS, PLEASE SEE THE CHAPTER TITLED "TERMS OF THE ISSUE" ON PAGE 122 OF THE LETTER OF OFFER.

NOTICE TO ELIGIBLE EQUITY SHAREHOLDERS OF OUR COMPANY

RIGHTS ISSUE PERIOD EXTENDED

ISSUE CLOSING DATE (OLD)	ISSUE CLOSING DATE (NEW)
THURSDAY, 15 TH DECEMBER, 2022	MONDAY, 19 TH DECEMBER, 2022

ASBA*
Simple, Safe, Smart way of Application - Make use of it!!!
*Applications Supported by Blocked Amount (ASBA) is a better way of applying to issues by simply blocking the fund in the bank account, investors can avail the same. For details, check section on ASBA below.

Please note that in accordance with provisions of applicable circulars issued by SEBI, all QIBs, Non-Institutional Investors and Retail Individual Investors complying with the eligibility conditions prescribed by SEBI, shall only invest in the Issue through ASBA process, unless otherwise permitted by regulatory authorities or under applicable law. Accordingly, all Eligible Equity Shareholders who (a) hold Equity Shares in dematerialized form, (b) have not renounced their Rights Entitlement in part or in full, and (c) are not Renounees, shall use the ASBA process to make an application in the Issue. Eligible Equity Shareholders who have renounced their Rights Entitlement in part, Renounees and Eligible Equity Shareholders holding Equity Shares in physical form are not eligible ASBA Investors and must apply for Rights Equity Shares only through the non-ASBA process, irrespective of the application amounts/applicant category.

ASBA Investors should note that the ASBA process involves application procedures that may be different from the procedure applicable to non-ASBA process. ASBA Investors should carefully read the provisions applicable to such applications before making their application through the ASBA process. For details, see "Terms of the Issue - Procedure for Application" on page 122 of the LOF.

This is to inform the Eligible Shareholders of the Company that the date of closure of the Rights Issue, which opened on Wednesday, December 07, 2022 and scheduled to close on Thursday, December 15, 2022 has now been extended by the Company from Thursday, December 15, 2022 to Monday, December 19, 2022, vide the Rights Issue Committee Meeting dated December 14, 2022 in order to provide an opportunity to shareholders to exercise their rights in the Rights Issue. Accordingly, the last date of submission of the duly filled in CAF (along with the amount payable on application) is Monday, December 19, 2022. Equly Shareholders of the Company who are entitled to apply for the Rights Issue as mentioned above are requested to take note of the Issue Closure Date as Monday, December 19, 2022. Accordingly, there is no change in the LOF, CAF and ALOF dated November 25, 2022 except for modification in the Issue Closing date; resultant change in indicative time table of post issue activities on account of extension of issue closing date.

For Ajooni Biotech Limited
On Behalf of the Board of Directors
Sd/-
Mr. Jasjot Singh
Managing Director

Date: December 14, 2022
Place: Mohali, Punjab

SC directs HC to enforce RInfra arbitration award

Top court directs DMRC to pay up within 3 months

BHAVINI MISHRA
New Delhi, 14 December

The Supreme Court on Wednesday said the law for the enforcement of an arbitral award is no different for the government or its statutory corporations.

The apex court made this observation while hearing a case regarding the enforcement of an arbitration award of ₹7,200 crore in favour of Delhi Airport Metro Express (DAMEPL). The court in last hearing on Monday had told the attorney general it would implead the Union of India if the dues were not paid. DAMEPL is a Reliance Infra arm.

The Bench of Justice B R Gavi and Justice Vikram Nath has also directed the single-judge Bench of Delhi High Court hearing the execution petition of DAMEPL to proceed with the execution of the award expeditiously, and take it to the logical end as early as possible, within three months. The matter is posted for hearing in the Delhi High Court on December 22.

Reliance Infra moved the Supreme Court on December 2 against Delhi Metro Rail

Corporation (DMRC), seeking payment of ₹4,500 crore of arbitral award dues, following which the court issued a notice to DMRC and sought a reply by December 12.

In the same matter, the Delhi High Court had granted DMRC time until December 12 to come up with a plan to pay the outstanding amount of the arbitral award favouring DAMEPL.

Justice Gavi, during the hearing, pointed out to Attorney General (AG) R Venkataramani, representing Delhi Metro Rail Corporation, that on one hand, there are public speeches on making India an international arbitration hub, and on the other, there is no enforcement of the award. "The award upheld by this court has to be followed," he said.

The AG informed the court that ₹2,700 crore had already been paid to DAMEPL. But, senior advocate Harish Salve, appearing for DAMEPL, informed it that about ₹4,500 crore remained unpaid. Justice Nath then asked the AG for the tentative timeline for payment. "Should we implead the Union of India?" the bench asked. The AG then asked for four more weeks to make the payment.

▶ FROM PAGE 1

Pixel phones...

The other big players are Apple, which has already exported ₹20,000 crore worth of iPhones between April-December this year, and Samsung India.

Both Apple and Samsung are eligible for incentives under the production-linked incentive (PLI) scheme.

The government recently even pushed Chinese companies, which dominate the Indian market, to up their exports from here and asked them to prepare a clear plan. Pichai's India visit has been preceded by a few top Google executives visiting the country. They also met government officials.

These executives included Wilson White, vice-president of public policy, and Karan Bhatia, global head of policy at Google.

In 2020, Google committed an investment of \$10 billion in India. Google's CEO visit comes against the backdrop of the CCI's recent order slapping a ₹936.44-crore penalty on it, allegedly for abusing its dominant position with its Google Play policy.

More on [business-standard.com](https://www.business-standard.com)

Explain deficiency in services, AAI tells DIAL

Delhi airport may be penalised for not maintaining service quality standards

DEEPAK PATEL
New Delhi, 14 December

The Airports Authority of India (AAI) on Wednesday said it has issued a letter to Delhi International Airport (DIAL) to explain what measures it has taken to remove the "deficiency in services" amid recent incidents of congestion.

The AAI had, in 2006, leased out Delhi airport to GMR Group-led DIAL for 30 years. According to the contract signed between the two entities, DIAL has to maintain certain quality requirements.

In the contract, the service quality standards state that the maximum queuing time at the check-in desks for business class and economy class passengers must not be more than five minutes and 20 minutes, respectively.

The quality standards also state that the maximum queuing time for security check must not be more than 10 minutes for 95 per cent of the passengers.

According to the contract, if these service quality standards are not met, the AAI can ask DIAL to pay "0.5 per cent of the monthly revenue" as penalty.

In a statement on Wednesday, the AAI said that following the recent incidents of congestion at Delhi airport, the ministry of civil aviation has issued certain remedial instructions to DIAL.

"A letter has also been issued by AAI, and the reply is awaited from DIAL."

Subsequent action, if required, will be taken according to the provisions of the agreement," it added. DIAL did not respond to Business Standard's queries regarding AAI's letter.

The AAI said that DIAL has been sub-



Scenes at Terminal 3 of Delhi airport. A surge in air travel — airports have seen over 400,000 domestic flyers a day for 11 consecutive days — has strained the infrastructure at the country's busiest airports PHOTO: TWITTER/DR AMBRISH MITHAL

mitting quarterly reports to the AAI, demonstrating compliance with the service quality standards mentioned in the contract. The last report that DIAL submitted was for the July-September period. A surge in air travel — airports have seen over 400,000 domestic flyers a day for 11 consecutive days — has strained the infrastructure at the country's busiest airports. These include Delhi and Mumbai.

It forced the ministry of civil aviation to order a reduction and shifting of peak-hour flights.

Civil Aviation Minister Jyotiraditya Scindia on Monday visited Delhi airport to take stock of the situation and interacted with airport and airline officials to

devise ways to ease congestion. A five-point plan was put in place covering all areas — entrance, check-in area, security check and immigration.

A reduction and shifting of peak-hour flights (5 am to 9 am) from terminal T3 to T2 and T1 was also proposed as a remedy. On Monday night, India's largest carrier IndiGo told passengers to reach Delhi airport three-and-a-half hours before domestic departures. They were told to carry only one piece of hand baggage for a smooth security check.

Vistara asked its passengers to arrive three hours before departure for domestic as well as international flights at Delhi airport.

AIRPORT RUSH

Actions resulted in least wait time: MoCA

Ministry of Civil Aviation (MoCA) on Wednesday said necessary actions taken, such as four X-ray machines, to reduce congestion at the Delhi airport have resulted in "least wait time" for boarding at check points and entry gates.

All agencies have swung into action: Scindia

Civil aviation minister Jyotiraditya Scindia on Wednesday said all agencies have swung into action in the last 24-36 hours to mitigate congestion at all major airports.

100 more CISF personnel for new counters

The Central Industrial Security Force (CISF) has prepared a pool of more than 100 personnel to man additional security counters expected to be handed over to it for easing the ongoing congestion at large airports of New Delhi and Mumbai, official sources said Wednesday.

'Very tough' path ahead for Akasa, Jet 2.0: GMR official

DEEPAK PATEL
New Delhi, 14 December

New entrants such as Akasa Air and Jet Airways 2.0 are moving forward in a "very tough environment" where even established airlines are struggling in certain areas, said Julian Carr, chief marketing officer (airlines and route development), GMR Airports Limited, on Wednesday. Moreover, he said it would be "fascinating" to see how IndiGo's aspiration to grow further will progress when Air India, under its new owners the Tata group, is planning to be a big full-service carrier with a domestic, as well as, an international presence.

Last month, aviation consultancy firm CAPA had said that Indian carriers are expected to post a cumulative loss of \$2.5 billion in FY23 as airport charges, fuel, currency, labour, and aircraft ownership costs are all increasing. GMR Airports operates major airports in New Delhi, Hyderabad and Goa. Carr, during a session organised by aviation analytics company OAG, said: "There is still a huge appetite to start carriers. We have got a few. Akasa Air has just started, Jet Airways 2.0 hopefully starting soon, and Flypopp from the UK is yet to start its scheduled services, but they are intending to."

"There are a variety of different carriers (which are starting up) and I am not going to criticise any particular model but is 'more' the principle?" he asked.

Akasa Air, a budget carrier, started operating commercial flights from August 7 this year. Currently, the airline is operating about 400 flights per week. Jet Airways wanted to restart flights under new owners by October but it has not been able to do so amid legal tussle with lenders over settlement of previous dues.

Carr said he was "surprised" about how many companies were still trying to start a new airline and each one of them believed that they had a unique proposition.



Julian Carr, CMO, GMR Airports, said it would be "fascinating" to see how IndiGo's aspiration to grow further will progress when Air India is planning to be a big full-service carrier

GMR HYDERABAD INT'L AIRPORT RAISES ₹1.1K CR

GMR Hyderabad International Airport, which manages Rajiv Gandhi International Airport, on Wednesday said it had raised funds by issuing 10-year listed, rated, redeemable, secured non-convertible debentures (NCDs) amounting to ₹1,150 crore on private placement basis. The company said the NCDs raised on Tuesday would be listed on BSE Limited. The NCDs have been priced at an interest rate of 8.805 per cent per annum payable quarterly for an initial period of five years.

"I wish them all the best...I hope they all survive but it is a tough world. The carriers who are already established with a big scale are already struggling in certain ways so I hope a lot of these (new entrants) will work but it is going to be difficult," he mentioned.

FROM PAGE 1

Pixel phones...

The other big players are Apple, which has already exported ₹20,000 crore worth of iPhones between April-December this year, and Samsung India.

Both Apple and Samsung are eligible for incentives under the production-linked incentive (PLI) scheme.

The government recently even pushed Chinese companies, which dominate the Indian market, to up their exports from here and asked them to prepare a clear plan. Pichai's India visit has been preceded by a few top Google executives visiting the country. They also met government officials.

These executives included Wilson White, vice-president of public policy, and Karan Bhatia, global head of policy at Google.

In 2020, Google committed an investment of \$10 billion in India. Google's CEO visit comes against the backdrop of the CCI's recent order slapping a ₹936.44-crore penalty on it, allegedly for abusing its dominant position with its Google Play policy.

More on business-standard.com

SPI TECHNOLOGIES INDIA PRIVATE LIMITED
(previously known as Lambda Content India Private Limited)
CIN : U93000PY2017PTC008168
Reg Office: R S No. 4/5 & 4/6, Gothi Industrial Estate, Kurumbapet Puducherry, Pondicherry PY-605009
Email : ezhi.arasan@spitech.com, Telephone : 9413-229760

STATEMENT OF UNAUDITED STANDALONE FINANCIAL RESULTS FOR THE QUARTER AND SIX MONTHS PERIOD ENDED 30 SEPTEMBER 2022
[Regulation 52 (8), read with Regulation 52 (4), of the SEBI (LODR) Regulations, 2015]
(INR in Millions)

S. No.	Particulars	Quarter Ended September 30, 2022 (Unaudited)	Quarter Ended September 30, 2021 (Unaudited)	Year Ended March 31, 2022 (Audited)
1.	Total Income from Operations	3,057.61	2,365.75	9,818.32
2.	Net Profit / (Loss) for the period (before Tax, Exceptional and/or Extra Ordinary Items)	645.63	70.88	453.76
3.	Net Profit / (Loss) for the period before tax (after Exceptional and/or Extra Ordinary Items)	645.63	70.88	453.76
4.	Net Profit / (Loss) for the period after tax (after Exceptional and/or Extra Ordinary Items)	1,284.70	(130.98)	53.04
5.	Total Comprehensive Income for the period (Comprising Profit / (Loss) for the period (after tax) and Other Comprehensive Income (after tax))	1,061.73	(95.93)	(151.78)
6.	Paid up Equity Share Capital	1,650.75	1,650.75	1,650.75
7.	Reserves (excluding Revaluation Reserve) as per the balance sheet of the previous accounting year	127.18	(1,398.19)	(1,243.83)
8.	Securities Premium Account	92.65	92.65	92.65
9.	Net worth	1,777.93	252.56	406.92
10.	Paid up Debt Capital/ Outstanding Debt	7,884.40	8,138.71	8,011.56
11.	Outstanding Redeemable Preference Shares	-	-	-
12.	Debt Equity Ratio	4.43	32.22	19.69
13.	Earnings Per Share (of Rs. 100/- each) (for continuing and discontinued operations) (not annualised for quarter end)			
1.	Basic :	32.93	(3.36)	1.36
2.	Diluted :	32.93	(3.36)	1.36
14.	Capital Redemption Reserve	-	-	-
15.	Debenture Redemption Reserve	320.02	-	-
16.	Debt Service Coverage Ratio	6.46	0.31	0.86
17.	Interest Service Coverage Ratio	3.57	1.24	1.40

Notes :
a) The above is an extract of the detailed format of quarterly financial results filed with the Stock Exchanges (BSE) under Regulation 52 of the Listing Regulations. The full format of the quarterly financial results are available on the website of the Stock Exchange, BSE (www.bseindia.com) and the listed entity (www.spitechindia.com).
b) For the items referred in Regulation 52 (4) of the SEBI (Listing and Other Disclosure Requirements) Regulations, 2015, the pertinent disclosures have been made to the Stock Exchange, BSE (www.bseindia.com).

For Spi Technologies India Private Limited (previously known as Lambda Content India Private Limited) Sd/-
Ezhi Arasan Kuppasamy
Director
DIN : 01869313
Date : 14.12.2022
Place : Pondicherry

IDBI BANK IDBI BANK LIMITED
Reg. Office: IDBI Tower, WTC Complex
CIN: L65190MH2004G0148838 Cuffe Parade, Mumbai- 400005

TRANSFER OF STRESSED LOAN EXPOSURE
NAGARJUNA FERTILIZERS & CHEMICALS LIMITED (NFCL)
SWISS CHALLENGE BIDDING PROCESS

The consortium of Lenders led by IDBI Bank Limited intends to Transfer the Stressed Loan Exposure of Nagarjuna Fertilizers & Chemicals Limited to the eligible permitted entities on "as is where is, as is what is" and "without recourse" basis. The Lenders are proposing to undertake Swiss Challenge Bidding Process in all cash basis to solicit binding bids in the form of Irrevocable Offers from eligible permitted entities in accordance with the regulatory guidelines issued by the RBI and all other relevant applicable laws. For details please visit our website www.idbibank.in Click on Quick links > Notices & Tenders. For further details, you may contact at email- assignment@idbi.co.in. IDBI Bank Ltd / Lenders reserves the right not to go ahead with the proposed transfer at any stage without assigning any reason. IDBI Bank Ltd / Lenders reserves the right to accept or reject any bids.

Dy. General Manager
Corporate Office
NPA Management Group

Place: Mumbai
Date: 15.12.2022

emami limited CIN: L63993WB1983PLC036030
emami office: Emami Tower 687, Anandapur E.M Bypass, Kolkata 700107, West Bengal
website: www.emamiltid.in, e-mail: investors@emamigroup.com

NOTICE

Notice is hereby given that the Company has received the following applications from investors/shareholders:-

Name of the Registered Member	Certificate No.	Distinctive No From	Distinctive No To	No of Shares	Remarks
MR PRANAV V BHATIA	768	998411	999558	1148	Deletion of the name of deceased joint holder.
JHI - KAVITA P BHATIA	1805	15162231	15162294	574	
JHI - KAVITA P BHATIA	2646	227518878	227520599	1722	
USHA TRIKAMLAL PANDYA	1194	1877865	1878228	364	Transmission of shares to the name of VARSHA DEVIYAN VAIIDYA
	2064	151762253	151762434	182	
	2774	227675634	227676179	546	

The Company will proceed to carry out name deletion/transmission, if any objection from any interested person is not received by the Company's Registrars, Maheshwari Datamatics Pvt Ltd, 23, R.N Mukherjee Road, 5th Floor, Kolkata 700001 within 15 days from publication hereof.

For Emami Limited
A. K. Joshi
Company Secretary & VP-Legal
Place: Kolkata
Date: 15th December 2022

M.P. STATE ASSETS MANAGEMENT COMPANY LTD.
(Government of Madhya Pradesh Undertaking)
4th Floor, 45-A, Arera Hills Bhopal- 462011, Phone : 0755-2597290
E-mail : info-pamd@mp.gov.in, Web. : <http://pam.mp.gov.in>
No. 922/MPSAMC/HR/908/2022 Bhopal, Date : 14.12.2022

APPOINTMENT ON THE POST OF ASSISTANT MANAGER (TECHNICAL) IN MADHYA PRADESH STATE ASSETS MANAGEMENT COMPANY LTD.

To meet the man power requirement, Madhya Pradesh State Assets Management Company Ltd., invites applications for following 01 indicative post from eligible candidates: -

S.N.	Name of Post & Salary	No. of Post	Remarks/ Qualification/ Experience
1	Asstt. Manager (Technical) (85,145 CTC P.M.) (Contractual)	Total-01 UR-01	1. B.E./B. Tech. in Civil Engineering from AICTE Approved Institute. 2. Candidate must have qualified in any one year of GATE-2018/2019/2020/2021/2022 in Civil Engineering. (60% min. for UR/OBC)

General Terms and Conditions :

- Applications for the post shall be submitted through www.mponline.gov.in only.
- The selection will be made on the basis of any one year of GATE- 2020/2021/2022 Score.
- The appointment on post will be purely on contractual basis initially for One year, which can be extended, based upon satisfactory performance and mutual consent as per the requirements of the MPSAMC.
- MD, MPSAMC reserves the right to increase or decrease the positions (no. of post, based on actual position of requirement) advertised and to fill/not fill them from the merit/waiting list. MPSAMC reserves the right not to declare any waiting list.
- MD, MPSAMC will have full right to accept or reject any or all applications without assigning any reason thereof.
- The last date for submission of application and all details are mentioned on the Rule Books, which are also showing on <https://pam.mp.gov.in>.

MANAGER
(Finance and Administration)

M.P. Madhyam/107704/2022 // MANAGING ASSET, CREATING VALUE //

PUBLIC NOTICE

This is to inform the public in general and all concerned, including patients and their legal representatives, that the Mallareddy Narayana Multispecialty Hospital, Suraram Hyderabad, intends to destroy its old medical records as part of its Weeding out Policy. The destruction of these records would be carried out on a date subsequent to 15th December, 2022. The destruction of old records would be as per retention schedule of Medical Records laid down by the Mallareddy Narayana Multispecialty Hospital. Accordingly the case sheets of the indoor patient discharged year 1st January 2016 to 31st December 2018 along with the records of the OPD/Casualty upto 31st December 2018 would be liable to be destroyed.

This is to notify that in case any member of the public or a patient or his/her legal representative or any authority.

1. **Desire a copy of any of these records or**
2. **Needs any information contained therein or**
3. **Hold any stake/interest whatsoever in the contents of these records or**
4. **Wishes to hold any such stake/interest in the future.**

Then He/ She may file an objection mentioning the details of the records in question in the office of the Medical Superintendent within a period of 15 days of publication of the notice.

In case no objection is received within the aforementioned period of 15 days, the above mentioned records will be destroyed forthwith, on any date after 30th December, 2022 which is deemed suitable by the undersigned. No correspondence will be entertained regarding the matter after the efflux of the beyond the period of 15 days of publication of this notice.

Medical Superintendent

PUBLIC ANNOUNCEMENT
(This is a public announcement for Information purposes only and not for publication or distribution outside India and is not an Offer Document)

AJOONI BIOTECH LIMITED
(CIN - L85190PB2010PLC040162)

Our Company was originally incorporated at Chandigarh as "Ajooni Biotech Private Limited" on 17th February, 2010 under the provisions of the Companies Act, 1956 vide Certificate of Incorporation issued by the Registrar of Companies, Punjab, Himachal Pradesh and Chandigarh. Subsequent to the conversion of our Company to public limited company, the name of our Company was changed to "Ajooni Biotech Limited" and fresh certificate of incorporation dated 27th September, 2017 was issued by the Registrar of Companies, Chandigarh, Punjab. For further details in relation to the changes to the name of our Company, please refer to the section titled "General Information" beginning on page 47 of the Letter of offer.

Registered Office: D-118, Industrial Area, Phase-7, Mohali, Punjab – 160055 Tel: +0172-5020758-69
Email: info@ajoonibiotech.com **Website:** www.ajoonibiotech.com
Contact Person: Ms. Swati Vijan, Company Secretary & Compliance Officer

PROMOTERS OF OUR COMPANY:
MR. JASJOT SINGH AND M/S HEALTHY BIOSCIENCES PRIVATE LIMITED

THE ISSUE

ISSUE OF UPTO 4,83,60,313 EQUITY SHARES OF FACE VALUE OF RS. 2 EACH ("EQUITY SHARES") OF AJOONI BIOTECH LIMITED ("ABI" OR THE "COMPANY") OR THE "ISSUER") FOR CASH AT A PRICE OF RS. 6 PER EQUITY SHARE (INCLUDING PREMIUM OF RS. 4 PER EQUITY SHARE) ("ISSUE PRICE") FOR AN AGGREGATE AMOUNT NOT EXCEEDING RS. 2,901.62 LACS TO THE ELIGIBLE EQUITY SHAREHOLDERS ON RIGHTS BASIS IN THE RATIO OF 29 (TWENTY NINE) EQUITY SHARES FOR EVERY 30 (THIRTY) EQUITY SHARE HELD BY THE ELIGIBLE EQUITY SHAREHOLDERS ON THE RECORD DATE, I.E. 25TH NOVEMBER, 2022 (THE "ISSUE"). THE ISSUE PRICE IS 3 TIME OF FACE VALUE OF THE EQUITY SHARES. FOR FURTHER DETAILS, PLEASE SEE THE CHAPTER TITLED "TERMS OF THE ISSUE" ON PAGE 122 OF THE LETTER OF OFFER.

NOTICE TO ELIGIBLE EQUITY SHAREHOLDERS OF OUR COMPANY

RIGHTS ISSUE PERIOD EXTENDED

ISSUE CLOSING DATE (OLD)	ISSUE CLOSING DATE (NEW)
THURSDAY, 15 TH DECEMBER, 2022	MONDAY, 19 TH DECEMBER, 2022

ASBA*
Simple, Safe, Smart way of Application - Make use of it!!!
*Applications Supported by Blocked Amount (ASBA) is a better way of applying to issues by simply blocking the fund in the bank account, investors can avail the same. For details, check section on ASBA below.

Please note that in accordance with provisions of applicable circulars issued by SEBI, all QIBs, Non-Institutional Investors and Retail Individual Investors complying with the eligibility conditions prescribed by SEBI, shall only invest in the Issue through ASBA process, unless otherwise permitted by regulatory authorities or under applicable law. Accordingly, all Eligible Equity Shareholders who (a) hold Equity Shares in dematerialized form, (b) have not renounced their Rights Entitlement in part or in full, and (c) are not Renounees, shall use the ASBA process to make an application in the Issue. Eligible Equity Shareholders who have renounced their Rights Entitlement in part, Renounees and Eligible Equity Shareholders holding Equity Shares in physical form are not eligible ASBA Investors and must apply for Rights Equity Shares only through the non-ASBA process, irrespective of the application amounts/applicant category.

ASBA Investors should note that the ASBA process involves application procedures that may be different from the procedure applicable to non-ASBA process. ASBA Investors should carefully read the provisions applicable to such applications before making their application through the ASBA process. For details, see "Terms of the Issue - Procedure for Application" on page 122 of the LOF.

This is to inform the Eligible Shareholders of the Company that the date of closure of the Rights Issue, which opened on Wednesday, December 07, 2022 and scheduled to close on Thursday, December 15, 2022 has now been extended by the Company from Thursday, December 15, 2022 to Monday, December 19, 2022, vide the Rights Issue Committee Meeting dated December 14, 2022 in order to provide an opportunity to shareholders to exercise their rights in the Rights Issue. Accordingly, the last date of submission of the duly filled in CAF (along with the amount payable on application) is Monday, December 19, 2022. Equly Shareholders of the Company who are entitled to apply for the Rights Issue as mentioned above are requested to take note of the Issue Closure Date as Monday, December 19, 2022. Accordingly, there is no change in the LOF, CAF and ALOF dated November 25, 2022 except for modification in the Issue Closing date; resultant change in indicative time table of post issue activities on account of extension of issue closing date.

For Ajooni Biotech Limited
On Behalf of the Board of Directors
Sd/-
Mr. Jasjot Singh
Managing Director

Date: December 14, 2022
Place: Mohali, Punjab

SC directs HC to enforce RInfra arbitration award

Top court directs DMRC to pay up within 3 months

BHAVINI MISHRA
New Delhi, 14 December

The Supreme Court on Wednesday said the law for the enforcement of an arbitral award is no different for the government or its statutory corporations.

The apex court made this observation while hearing a case regarding the enforcement of an arbitration award of ₹7,200 crore in favour of Delhi Airport Metro Express (DAMEPL). The court in last hearing on Monday had told the attorney general it would implead the Union of India if the dues were not paid. DAMEPL is a Reliance Infra arm.

The Bench of Justice B R Gavi and Justice Vikram Nath has also directed the single-judge Bench of Delhi High Court hearing the execution petition of DAMEPL to proceed with the execution of the award expeditiously, and take it to the logical end as early as possible, within three months. The matter is posted for hearing in the Delhi High Court on December 22.

Reliance Infra moved the Supreme Court on December 2 against Delhi Metro Rail


Corporation (DMRC), seeking payment of ₹4,500 crore of arbitral award dues, following which the court issued a notice to DMRC and sought a reply by December 12.

In the same matter, the Delhi High Court had granted DMRC time until December 12 to come up with a plan to pay the outstanding amount of the arbitral award favouring DAMEPL.

Justice Gavi, during the hearing, pointed out to Attorney General (AG) R Venkataramani, representing Delhi Metro Rail Corporation, that on one hand, there are public speeches on making India an international arbitration hub, and on the other, there is no enforcement of the award.

"The award upheld by this court has to be followed," he said.

The AG informed the court that ₹2,700 crore had already been paid to DAMEPL. But, senior advocate Harish Salve, appearing for DAMEPL, informed it that about ₹4,500 crore remained unpaid. Justice Nath then asked the AG for the tentative timeline for payment. "Should we implead the Union of India?" the bench asked. The AG then asked for four more weeks to make the payment.



'ओपन मार्केट' में पुनर्खरीद से निराश निवेशक

समी मोडक और सुंदर सेतुरामन मुंबई, 14 दिसंबर



वर्ष 2019 कम्प्युनिकेशंस (पेटीएम) का शेयर बुधवार को करीब 2 प्रतिशत गिर गया, भले ही कंपनी ने 850 करोड़ रुपये की शेयर पुनर्खरीद की घोषणा की है। निवेशकों को कंपनी द्वारा अपनाए गए 'ओपन मार्केट' विकल्प से निराशा मिली।

बाजार कारोबारियों का कहना है कि पुनर्खरीद आकार और ओपन मार्केट रूट के तहत अधिकतम पुनर्खरीद भाव अनुकूल होगा, क्योंकि कंपनियों काफ़ी कम दर पर शेयर पुनः खरीदना चाहेंगे। इसके अलावा, मुश्किल से ही पूरी पुनर्खरीद राशि का इस्तेमाल किया जाता है। तुलनात्मक तौर पर, 'टेंडर' रूट ज्यादा लोकप्रिय है, क्योंकि इसमें कंपनी द्वारा तय अधिकतम कीमत पर ही शेयर पुनः खरीदे जाते हैं और पूरी राशि का इस्तेमाल भी होता है।

वर्ष 2010 से ओपन मार्केट विकल्प के जरिये की गई 178 पुनर्खरीद के अध्ययन से दिलचस्प रूझानों का पता चला है। वास्तविक पुनर्खरीद कीमत कंपनी द्वारा निर्धारित अधिकतम पुनर्खरीद की अधिकतम मुकाबले औसत 20 प्रतिशत कम थी।

प्राइम डेटाबेस के आंकड़े से पता चलता है कि इसके अलावा, इस्तेमाल की गई राशि इन कंपनियों द्वारा तय अधिकतम पुनर्खरीद आकार के मुकाबले 25 प्रतिशत कम थी। पेटीएम ने 850 करोड़ रुपये का अधिकतम पुनर्खरीद आकार तय किया है और कहा है कि वह निर्धारित राशि का कम से कम 50 प्रतिशत इस्तेमाल करेंगे। अधिकतम पुनर्खरीद कीमत 810 रुपये पर तय

की गई है, जो उसके पिछले बंद भाव के मुकाबले करीब 53 प्रतिशत ज्यादा है। इसका मतलब है कि यदि शेयर कीमत मौजूदा स्तरों पर कमजोर रहती है तो डिजिटल भुगतान कंपनी को मूल्य बढ़ता है। यही वजह है कि वे काफी उंची कीमतों की पेशकश करती हैं। 'बाजार नियामक द्वारा हाल में जारी चर्चा पत्र में ओपन मार्केट विकल्प की प्रमुख खामियों पर विचार किया गया था।

शेयर पुनर्खरीद

■ वास्तविक खरीद कीमत ओपन मार्केट विकल्प के तहत अधिकतम पुनर्खरीद भाव से 20 प्रतिशत नीचे है

■ भाव कमजोर रहने पर पेटीएम को काफ़ी कम दर पर शेयर पुनर्खरीद का मौका मिल सकता है

■ सामान्य तौर पर ज्यादातर कंपनियां इसलिए पुनर्खरीद की घोषणा करती हैं, क्योंकि वे सोचती हैं कि मौजूदा बाजार भाव सस्ता है

850 करोड़ रुपये की पुनर्खरीद से पेटीएम को मिलेगी राहत!

दीपक कोरगांवकर एवं निकिता वशिष्ठ मुंबई/नई दिल्ली, 14 दिसंबर

भले ही वैश्विक ब्रोकरेज जेपी मॉर्गन ने यह कहा है कि 850 करोड़ रुपये की शेयर पुनर्खरीद से पेटीएम के शेयर भाव को अलगावध में मदद मिल सकती है, लेकिन फिर भी बुधवार को यह करीब 2 प्रतिशत की गिरावट के साथ 529.15 पर बंद हुआ। तुलनात्मक तौर पर, बीएसई का सेंसेक्स 0.23 प्रतिशत की बढ़त के साथ बंद हुआ।

ब्रोकरेज फर्म जेपी मॉर्गन ने इस शेयर के लिए ओवरवैट रेटिंग बरकरार रखी है

ब्रोकरेज ने बुधवार को जारी अपनी रिपोर्ट में कहा, 'हमारा मानना है कि 50 प्रतिशत उंची कीमत पर पुनर्खरीद घोषणा से शेयर भाव को अलगावध में मदद मिलेगी। हमने इस शेयर पर अपनी ओवरवैट रेटिंग दोहराई है और 1,100 पर शेयर भाव बरकरार रखा है।' इस बीच, मॉर्गन स्टैनली ने इस शेयर के लिए 695 रुपये के लक्ष्य के साथ 'इक्वल-वेट' रेटिंग बरकरार रखी है। पेटीएम की पेटूक कंपनी वन97 कम्प्युनिकेशंस लिमिटेड ने 810 रुपये की अधिकतम कीमत पर पुनर्खरीद की घोषणा की है, जो मंगलवार के बंद भाव के मुकाबले 50 प्रतिशत

ज्यादा है। पुनर्खरीद की मात्रा कुल चुकता पूंजी के करीब 7 प्रतिशत के बराबर है।

पुनः खरीदे जाने वाले शेयरों की संख्या अधिकतम पुनर्खरीद कीमत पर 1.05 करोड़ होगी, जो चुकता पूंजी के 1.6 प्रतिशत के बराबर है। इस बीच, मौजूदा भाव पर, पुनर्खरीद शेयरों की सांकेतिक संख्या करीब 1.6 करोड़ होगी, जो चुकता शेयर पूंजी के 2.4 प्रतिशत के बराबर होगी। कंपनी के निदेशक और प्रमुख प्रबंधन पुनर्खरीद अवधि के दौरान शेयर की बिक्री नहीं करेंगे। दौलत कैपिटल के अनुसार, मौजूदा मूल्यांकन पर पुनर्खरीद आवश्यक हो गई है, क्योंकि पूंजी आवंटन के लिए जरूरत घट रही है। ब्रोकरेज ने अपनी रिपोर्ट में कहा है, 'यह पुनर्खरीद आईपीओ कीमत से बड़ी छूट पर कंपनी के इक्विटी आधार के करीब 2 प्रतिशत के बराबर कमी लाएगी।' ब्रोकरेज ने 1,400 रुपये के कीमत लक्ष्य के साथ इस शेयर पर 'खरीदे' रेटिंग दी है। पिछले एक महीने में पेटीएम के शेयर ने 1 प्रतिशत की गिरावट के साथ बाजार के मुकाबले कमजोर प्रदर्शन किया है।

एटी-1 निर्गमों के बाद बैंक टियर-2 बॉन्ड बिक्री बढ़ी

भास्कर दत्ता मुंबई, 14 दिसंबर



पिछले कुछ महीनों के दौरान बैंकों ने जमाओं में धीमी वृद्धि के बीच ऋणों के लिए मांग बढ़ाने के प्रयास में डेट बाजारों पर ध्यान दिया है। पिछले दो सप्ताहों में टियर-2 बॉन्डों का आकर्षण बढ़ा है। डेट बाजार के अधिकारियों द्वारा मुहैया कराए गए आंकड़ों से पता चलता है कि बैंकों द्वारा 28 नवंबर से टियर-2 बॉन्डों के जरिये जुटाई गई राशि पूरे वित्त वर्ष में अब तक अतिरिक्त टियर-1 (एटी-1) बॉन्डों के जरिये जुटाई की संपूर्ण रकम को पार कर गई है।

आंकड़े से पता चलता है कि 28 नवंबर से, बैंकों ने 35,048 करोड़ रुपये मूल्य के टियर-2 बॉन्ड जारी किए हैं जिसके साथ ही वर्ष में ऐसे विकल्पों के जरिये जुटाई गई राशि बढ़कर 41,048 करोड़ रुपये हो गई है।

चालू वित्त वर्ष में, बैंकों ने एटी-1 बॉन्डों के जरिये 22,534 करोड़ रुपये की पूंजी जुटाई है। हालांकि आगामी दिनों में यह आंकड़ा बढ़ सकता है, क्योंकि बैंक ऑफ महाराष्ट्र द्वारा 1,000 करोड़ रुपये के एटी-1 बॉन्ड जारी किए जाने की संभावना है।

टियर-2 बॉन्ड निर्गमों में ताजा तेजी का मुख्य वाहक ऋण वृद्धि और जमा वृद्धि के बीच बढ़ता अंतर है, जिससे बैंकों में पूंजी जुटाने की होड़ बढ़ी है। आरबीआई के ताजा आंकड़े से पता चलता है कि 18 नवंबर को ऋण

एसबीआई ने एटी1 बॉन्ड को मंजूरी दी

अभिजित लेले मुंबई, 14 दिसंबर

देश के सबसे बड़े ऋणदाता भारतीय स्टेट बैंक (एसबीआई) ने अपने व्यवसायों को मजबूत बनाने के लिए मार्च 2024 तक एडीशनाल टियर-1 (एटी-1) बॉन्डों के जरिये 10,000 करोड़ रुपये जुटाने की योजना बनाई है। बीएसई को दी जानकारी में एसबीआई ने कहा है कि सेंट्रल बोर्ड ऑफ बैंक ने आज हुई अपनी बैठक में वित्त वर्ष 2024 तक रुपया और/या अन्य परिवर्तनीय मुद्रा में बेसेल-3 अनुपालन डेट के निर्गम से पूंजी जुटाए जाने को मंजूरी प्रदान की।

पूँजी उगाही घरेलू के साथ साथ अंतरराष्ट्रीय बाजारों से की जा सकती है। एसबीआई ने कहा है कि यह कोष उगाही भारत सरकार की सहमति के अधीन होगी।

एसबीआई के अधिकारियों का कहना है कि बैंक यह पूंजी मार्च 2023 से पहले जुटाना चाहेगा। वह अच्छी दर के लिए बॉन्ड प्रतिफल की राह पर नजर बनाए रखेगा। यह कोष उगाही बाजार की दिलचस्पी के आधार पर चरणबद्ध तौर से की जाएगी। बैंक का पूंजी पर्याप्त अनुपात (सीएआर) सितंबर 2022 में 13.41 प्रतिशत था, जो नियामकीय शर्त से ऊपर था।

'माइक्रो रीट' योजना को आगे बढ़ाने की तैयारी

रॉयटर्स मुंबई, 14 दिसंबर

भारत का बाजार नियामक 'माइक्रो' रियल एस्टेट निवेश ट्रस्ट (रीट) को अनुमति देने की योजना बना रहा है। एक वरिष्ठ अधिकारी ने कहा कि भारत एक महामारी से उबर रहा है, इसलिए इस योजना के तहत अधिकतर संपत्ति कंपनियों को नई बाजार में लाना है। अधिकारी ने कहा कि भारतीय प्रतिभूति और विनियम बोर्ड (सेबी) निवेशकों के लिए आपूर्ति और लचीलेपन को बढ़ाने के लिए रीट के आकार को कम करने पर विचार कर रहा है, ताकि उन्हें केवल एक संपत्ति या कई तरह के पोर्टफोलियो रखने की अनुमति मिल सके।

भारत में रीट का अब न्यूनतम संपत्ति मूल्य 5 अरब रुपये (6 करोड़ डॉलर) होना चाहिए। इस बात की संभावना है कि सेबी न्यूनतम मूल्य को कम कर सकता है, इसकी सूचना पहले नहीं दी गई थी। अधिकारी ने कहा कि सेबी उपभोक्ता खुदरा बाजारों से राय ले रहा था। अधिकारी ने कहा कि भारत में शैपू की मांग सीमित थी लेकिन जैसे ही सिंगल पाउच वाले शैपू बाजार में आने लगे, इसकी मांग में तेजी आ गई। इसका सबसे बड़ा कारण इसके मूल्य का गरीब परिवारों के बजट के अनुरूप होना था।

अधिकारी ने कहा कि सेबी माइक्रो रीट के साथ यही करने की कोशिश कर रहा है। अधिकारी ने अपना नाम बताने से इनकार कर दिया क्योंकि मामले पर सेबी की चर्चा निजी थी। सेबी ने टिप्पणी के अनुरोधों का तुरंत जवाब नहीं दिया। सेबी की योजना भारतीय वाणिज्यिक रियल एस्टेट के बाजार में तेजी के बीच आई है। अगले कुछ वर्षों में रियल एस्टेट बाजार में मांग और कीमतों में लगातार वृद्धि होने की उम्मीद है, क्योंकि कर्मचारी अब कार्यालयों में वापस जाने लगे हैं और दुकानदार मॉल में पहुंचने लगे हैं।

रीट सूचीबद्ध संस्थाएं हैं जो किराए पर देने वाली संपत्तियों में निवेश करती हैं और अपनी अधिकांश आय को लाभांश के रूप में वितरित करती हैं।

निवेश बैंकिंग सलाहकार फर्म एनारांक कैपिटल के प्रबंध निदेशक शोभित अग्रवाल ने चेतावनी दी कि सूचीबद्ध रीट के आकार को कम करने से बाजार को बढ़ने में मदद नहीं मिल सकती है।

अग्रवाल ने कहा कि लागत और अनुपालन को देखते हुए प्रायोजक संपत्ति का न्यूनतम आकार चाहते हैं, ताकि उनकी संपत्ति को सार्वजनिक रूप से सूचीबद्ध किया जा सके। उन्होंने कहा कि जो बाजार अभी बढ़ ही रहा है उसमें छोटी और एकल संपत्ति रीट की अनुमति देने से बाजार की गुणवत्ता में कमी भी आ सकती है।

अमेरिकी मुद्रास्फीति में नरमी से बॉन्ड और रुपये में तेजी

भास्कर दत्ता मुंबई, 14 दिसंबर



डीलरों का कहना है कि सरकारी बॉन्डों और रुपये में बुधवार को तेजी दर्ज की गई, क्योंकि अनुमान से कम अमेरिकी मुद्रास्फीति से फेडरल रिजर्व द्वारा आगामी दर वृद्धि को लेकर कम आक्रामक रुख अपनाए जाने की उम्मीद बढ़ी है।

बुधवार को डॉलर के मुकाबले रुपया 82.46 पर बंद हुआ, जबकि मंगलवार को इसका भाव 82.81 पर था। 2022 में अब तक भारतीय मुद्रा में अमेरिकी डॉलर की तुलना में 9.8 प्रतिशत की कमजोरी आ चुकी है।

10 वर्षीय बॉन्ड पर प्रतिफल 5 आधार अंक गिरकर बुधवार को 7.22 प्रतिशत हो गया। बॉन्ड

कीमतों और प्रतिफल का विपरीत संबंध है। 10 वर्षीय बॉन्ड प्रतिफल में 1 आधार अंक की गिरावट से इसकी कीमत में करीब 7 पैसे की वृद्धि होती है।


मंगलवार को कारोबार बंद होने के बाद जारी आंकड़े से पता चलता है कि अमेरिकी उपभोक्ता मुद्रास्फीति नवंबर में 7.1 प्रतिशत पर रही, जो दिसंबर 2021 से सबसे धीमी वृद्धि

है। आंकड़े ने यह उम्मीद भी पैदा की है कि फेडरल रिजर्व दर वृद्धि को अपने संकट रूख में नरमी ला सकता है। 2022 में अब तक अमेरिकी फेड ने ब्याज दरों में 375 आधार अंक तक का इजाफा किया है और बुधवार को दरों में 50 आधार अंक तक की और बढ़ोतरी किए जाने की संभावना है।

कोटक सिक्योरिटीज में उपाध्यक्ष (करेंसी डेरिवेटिव्स) अनिंद्य बनर्जी ने कहा, 'डॉलर/रुपया हाजिर भाव अनुमान से कम अमेरिकी मुद्रास्फीति की वजह से 82.46 पर 34 पैसे कमजोर बंद हुआ। साथ ही यह भी उम्मीद बढ़ी है कि फेडरल रिजर्व बुधवार को यह संकेत देगा कि दरें अगले साल फरवरी-मार्च में करीब 5 प्रतिशत के चरम स्तर पर पहुंच जाएंगी।'

सुला वाइनयार्ड्स को 2.33 गुना आवेदन

एजेंसी नई दिल्ली, 14 दिसंबर



सुला वाइनयार्ड्स के आईपीओ को बुधवार को आखिरी दिन 2.33 गुना अभिधान मिला।

एनएसई पर उपलब्ध आंकड़े के अनुसार 960.35 करोड़ रुपये की इस शेयर बिक्री को 4,38,36,912 शेयरों के लिए आवेदन मिले, जबकि निर्गम के तहत 1,88,30,372 शेयरों की पेशकश की गई है।

पात्र संस्थागत खरीदार (क्यूआईबी) श्रेणी के लिए 4.13 गुना, रिटेल इंडिविजुअल इन्व्स्टर्स (आरआईआई) श्रेणी को 1.65 गुना और गैर-संस्थागत निवेशक खंड को 1.51 गुना आवेदन मिले। इस आईपीओ का मूल्य दायरा 340-357 रुपये के बीच था। शुक्रवार को सुला वाइनयार्ड्स ने कहा कि उसने एंकर निवेशकों से 288 करोड़ रुपये जुटा लिए हैं। सुला 52 प्रतिशत भागीदारी के साथ भारत की 100 प्रतिशत अंगूर की शराब में बाजार दिग्गज है।

लैंडमार्क कार्स को दूसरे दिन 39 प्रतिशत अभिधान

वाहन डीलरशिप कारोबार से जुड़ी लैंडमार्क कार्स लिमिटेड के आरंभिक सार्वजनिक निर्गम (आईपीओ) को निर्गम के दूसरे दिन बुधवार को 39 प्रतिशत अभिधान मिला। एनएसई पर आंकड़ों के तहत

के अनुसार, आईपीओ के तहत 80,41,805 शेयरों की पेशकश पर 31,33,102 शेयरों के लिए बोलियां मिलीं। गैर-संस्थागत निवेशकों की श्रेणी में 84 प्रतिशत जबकि खुदरा व्यक्तिगत निवेशकों (आरआईआई) के खंड को 36 प्रतिशत अभिधान मिला। वहीं पात्र संस्थागत खरीदारों (क्यूआईबी) की श्रेणी में नौ प्रतिशत अभिधान मिला है। निर्गम में 150 करोड़ रुपये तक के नए शेयर जारी किए जाएंगे। इसमें 402 करोड़ रुपये तक की बिक्री पेशकश (ओएफएस) शामिल है।

अबंस होल्डिंग्स को तीसरे दिन 46 प्रतिशत अभिधान

अबंस समूह की वित्तीय सेवा इकाई अबंस होल्डिंग्स के आरंभिक सार्वजनिक निर्गम (आईपीओ) को तीसरे दिन बुधवार को 46 प्रतिशत अभिधान मिला। एनएसई पर उपलब्ध आंकड़ों के अनुसार, तहत

1,28,00,000 शेयरों की पेशकश पर 58,75,155 शेयरों के लिए बोलियां मिलीं। पात्र संस्थागत खरीदारों (क्यूआईबी) खंड को 2.19 गुना अभिधान मिला जबकि खुदरा व्यक्तिगत निवेशकों (आरआईआई) के हिस्से को 32 प्रतिशत अभिधान मिला। वहीं गैर-संस्थागत निवेशकों की श्रेणी में 17 प्रतिशत अभिधान मिला है।

एलिन इलेक्ट्रॉनिक्स का आईपीओ 20 दिसंबर को खुलेगा

एलिन इलेक्ट्रॉनिक्स विनिर्माण सेवा कंपनी इलिन इलेक्ट्रॉनिक्स का आरंभिक सार्वजनिक निर्गम (आईपीओ) 20 दिसंबर से खुलेगा। यह 22 दिसंबर को बंद होगा। कंपनी ने निर्गम का आकार पहले के 760 करोड़ रुपये से घटाकर अब 475 करोड़ रुपये कर दिया है। आईपीओ के तहत 175 करोड़ रुपये के नए शेयर जारी किए जाएंगे जबकि प्रवर्तक एवं अन्य शेयरधारक 300 करोड़ रुपये की बिक्री पेशकश (ओएफएस) लागेंगे। निर्गम से मिलने वाली राशि का उपयोग कर्ज चुकाने, मौजूदा संयंत्रों के विस्तार एवं आधुनिकीकरण के लिए पूंजीगत व्यय तथा सामान्य कंपनी कामकाज के लिए किया जाएगा। यह कंपनी लाइट, पंचे और रसोई घर के छोटे उपकरणों की प्रमुख कंपनियों के लिए 'एंड टू एंड' उत्पादन समाधान की विनिर्माता है।

पेटीएम, नायिका में 2023 में भी गिरावट बनी रहेगी!

निकिता वशिष्ठ नई दिल्ली, 14 दिसंबर

वर्ष 2022 में नए जमाने की कंपनियों के शेयरों में दर्ज की गई 60 प्रतिशत के बीच गिरावट दर्ज की गई और कई विश्लेषक एक साल के नजरिये से इन शेयरों को लेकर चिंतित बने हुए हैं। उन्होंने निवेशकों को शेयरों के चयन पर ध्यान देने और उन कंपनियों के शेयर खरीदने का सुझाव दिया है जिनके प्रबंधन मजबूत हैं और उनमें पूंजी किफायती के साथ साथ मुनाफे की राह मजबूत बनी हुई है।

पेटीएम की पेटूक कंपनी वन97 कम्प्यूनि-केशंस के बोर्ड ने बड़ी गिरावट के बीच शेयर पुनर्खरीद की मात्रा तय करने के लिए मंगलवार को बैठक की। विश्लेषकों का मानना है कि पेसी पहल के लिए कंपनी के निर्णय से शेयर को मदद मिलेगी, जिसमें उसके निर्गम भाव से 13 महीनों के दौरान 74.9 प्रतिशत की गिरावट आई है।

स्वतंत्र बाजार विश्लेषक अंबरीशा बालिगाने कहा, 'अक्सर कोई कंपनी तब पुनर्खरीद पर ध्यान देती है जब उसके पास सकारात्मक नकदी प्रवाह हो और नियोजित पूंजी पर प्रतिफल में

सुधार की संभावना नहीं दिख रही है। लेकिन पेटीएम के मामले में ऐसा नहीं है। इसलिए, इस पुनर्खरीद के साथ साथ नायिका के बोस निर्गम को चतुराई भरे कदम के तौर पर देखा जा रहा है।

नए जमाने की इन इंटरनेट कंपनियों के शेयर प्रदर्शन पर दबाव मुनाफा घटने और उंचे मूल्यांकन के बीच पूंजी की बढ़ती लागत की वजह से भी पड़ रहा है। कई इंटरनेट/सूचना प्रौद्योगिकी (आईटी) शेयरों के लिए 2022 खराब वर्ष था। वैश्विक स्तर पर, नैस्टेक में 2022

के दौरान करीब 29 प्रतिशत की गिरावट आई और फेसबुक, ऐपल, एनवीडिया कॉर्प, गूगल तथा माइक्रोसॉफ्ट जैसी कंपनियों के शेयरों में इस अवधि के दौरान 21 से 66 प्रतिशत के बीच कमजोरी आई।

वहीं घरेलू तौर पर, 2022 में पेटीएम, पॉलिसीबाजार, जोमेटो, और नायिका में 50.5 प्रतिशत और 60 प्रतिशत के बीच गिरावट आई

के दौरान करीब 29 प्रतिशत की गिरावट आई और फेसबुक, ऐपल, एनवीडिया कॉर्प, गूगल तथा माइक्रोसॉफ्ट जैसी कंपनियों के शेयरों में इस अवधि के दौरान 21 से 66 प्रतिशत के बीच कमजोरी आई। वहीं घरेलू तौर पर, 2022 में पेटीएम, पॉलिसीबाजार, जोमेटो, और नायिका में 50.5 प्रतिशत और 60 प्रतिशत के बीच गिरावट दर्ज की गई। आंकड़े से पता चलता है कि निफ्टी आईटी सूचकांक 2022 में 24 प्रतिशत गिरा है।

PUBLIC ANNOUNCEMENT

(This is a public announcement for information purposes only and not for publication or distribution outside India and is not an Offer Document)

AJOONI BIOTECH LIMITED

(CIN- L85190PB2010PLCC040162)

Our Company was originally incorporated at Chandigarh as 'Ajooni Biotech Private Limited' on 17th February, 2010 under the provisions of the Companies Act, 1956 vide Certificate of Incorporation issued by the Registrar of Companies, Punjab, Himachal Pradesh and Chandigarh. Consequently upon the conversion of our Company to public limited company, the name of our Company was changed to 'Ajooni Biotech Limited' and fresh certificate of incorporation dated 27th September, 2017 was issued by the Registrar of Companies, Chandigarh, Punjab. For further details in relation to the changes to the name of our Company, please refer to the section titled "General Information" beginning on page 47 of the Letter of Offer.

Registered Office: D-118, Industrial Area, Phase-7, Mohali, Punjab – 160055 Tel: + 0172-5020758-69
Email: info@ajoonibiotech.com Website: www.ajoonibiotech.com
Contact Person: Ms. Swati Vijan, Company Secretary & Compliance Officer

PROMOTERS OF OUR COMPANY:

MR. JASJOT SINGH AND M/S HEALTHY BIOSCIENCES PRIVATE LIMITED

THE ISSUE

ISSUE OF UPTO 4,83,60,313 EQUITY SHARES OF FACE VALUE OF RS. 2 EACH ("EQUITY SHARES") OF AJOONI BIOTECH LIMITED ("ABL" OR THE "COMPANY" OR THE "ISSUER") FOR CASH AT A PRICE OF RS. 6 PER EQUITY SHARE (INCLUDING PREMIUM OF RS. 4 PER EQUITY SHARE) ("ISSUE PRICE") FOR AN AGGREGATE AMOUNT NOT EXCEEDING RS. 2,901.62 LACS TO THE ELIGIBLE EQUITY SHAREHOLDERS ON RIGHTS BASIS IN THE RATIO OF 29 (TWENTY NINE) EQUITY SHARES FOR EVERY 30 (THIRTY) EQUITY SHARE HELD BY THE ELIGIBLE EQUITY SHAREHOLDERS ON THE RECORD DATE, I.E. 25TH NOVEMBER, 2022 (THE "ISSUE"). THE ISSUE PRICE IS 3 TIME OF FACE VALUE OF THE EQUITY SHARES. FOR FURTHER DETAILS, PLEASE SEE THE CHAPTER TITLED "TERMS OF THE ISSUE" ON PAGE 122 OF THE LETTER OF OFFER.

NOTICE TO ELIGIBLE EQUITY SHAREHOLDERS OF OUR COMPANY

RIGHTS ISSUE PERIOD EXTENDED

ISSUE CLOSING DATE (OLD) THURSDAY, 15TH DECEMBER, 2022	ISSUE CLOSING DATE (NEW) MONDAY, 19TH DECEMBER, 2022
--	--

ASBA

Simple, Safe, Smart way of Application - Make use of it!!!

*Applications Supported by Blocked Amount (ASBA) is a better way of applying to issues by simply blocking the fund in the bank account, investors can avail the same. For details, check section on ASBA below.

Please note that in accordance with provisions of applicable circulars issued by SEBI, all QIBs, Non-Institutional Investors and Retail Individual Investors complying with the eligibility conditions prescribed by SEBI, shall only invest in the Issue through ASBA process, unless otherwise permitted by regulatory authorities or under applicable law. Accordingly, all Eligible Equity Shareholders who (a) hold Equity Shares in dematerialized form, (b) have not renounced their Rights Entitlement in part or in full, and (c) are not Renounees, shall use the ASBA process to make an application in the Issue. Eligible Equity Shareholders who have renounced their Rights Entitlement in part, Renounees and Eligible Equity Shareholders holding Equity Shares in physical form are not eligible ASBA Investors and must apply for Rights Equity Shares only through the non-ASBA process, irrespective of the application amounts/applicant category.

ASBA Investors should note that the ASBA process involves application procedures that may be different from the procedure applicable to non-ASBA process. ASBA Investors should carefully read the provisions applicable to such applications before making their application through the ASBA process. For details, see "Terms of the Issue - Procedure for Application" on page 122 of the LOF.

This is to inform the Eligible Shareholders of the Company that the date of closure of the Rights Issue, which opened on Wednesday, December 07, 2022 and scheduled to close on Thursday, December 15, 2022 has now been extended by the Company from Thursday, December 15, 2022 to Monday, December 19, 2022, vide the Rights Issue Committee Meeting dated December 14, 2022 in order to provide an opportunity to shareholders to exercise their rights in the Rights Issue. Accordingly, the last date of submission of the duly filled in CAF (along with the amount payable on application) is Monday, December 19, 2022. Equity Shareholders of the Company who are entitled to apply for the Rights Issue as mentioned above are requested to take note of the Issue Closure Date as Monday, December 19, 2022. Accordingly, there is no change in the LOF, CAF and ALOF dated November 25, 2022 except for modification in the Issue Closing date; resultant change in indicative time table of post issue activities on account of extension of issue closing date.

For Ajooni Biotech Limited
On Behalf of the Board of Directors

Sd/-
Mr. Jasjot Singh
Managing Director

Date: December 14, 2022
Place: Mohali, Punjab

